

1 John

ਯੂਹੰਨਾ ਦੀ ਯਹਿਲੀ ਖੱਤਰੀ

ਭੂਮਿਰਾ

ਯੂਹੰਨਾ ਦੀ ਯਹਿਲੀ ਖੱਤਰੀ ਦੇ ਦੋ ਮੁੱਖ ਉਦੇਸ਼ ਹਨ: (1) ਆਪਣੇ ਖਾਠਰਾਂ ਨੂੰ ਖਰਮੇਸੁਰ ਅਤੇ ਉਸ ਦੇ ਖੁੱਤਰ ਯਿਸੂ ਮਸੀਹ ਦੀ ਸੰਗਤੀ ਵਿੱਚ ਜੀਵਨ ਗੁਜ਼ਰਨ ਦੇ ਲਈ ਉਤਸ਼ਾਹਿਤ ਕਰਨਾ, ਅਤੇ (2) ਉਹਨਾਂ ਨੂੰ ਉਸ ਝੂਠੀ ਸਿੱਖਿਆ ਦੇ ਵਿਰੋਧ ਵਿੱਚ ਚਿਤਾਵਨੀ ਦੇਣਾ ਜਿਸ ਦੇ ਨਾਲ ਇਹ ਸੰਗਤੀ ਨਾਮ ਹੋ ਜਾਂਦੀ ਹੈ। ਇਹ ਝੂਠੀ ਸਿੱਖਿਆ ਇਸ ਯਾਰਨਾ ਉੱਤੇ ਸੀ ਕਿ ਬੁਰਾਈ ਭੈੱਤਿਰ ਸੰਸਾਰ ਦੇ ਸੰਖਰ ਦੇ ਵਿੱਚ ਆਉਣ ਦਾ ਨਤੀਜਾ ਹੈ, ਇਸ ਲਈ ਯਿਸੂ ਖਰਮੇਸੁਰ ਦਾ ਖੁੱਤਰ ਅਮਲ ਵਿੱਚ ਇੱਕ ਮਨੁੱਖ ਹੋ ਗੀ ਨਹੀਂ ਸਕਦਾ। ਇਹਨਾਂ ਗੁਰੂਆਂ ਦਾ ਦਾਵਾ ਸੀ ਕਿ ਵਿਯਰਤੀ ਨੂੰ ਮੁਕਤੀ ਪਾਉਣ ਦੇ ਲਈ ਸੰਸਾਰ ਦੇ ਜੀਵਨ ਦੀਆਂ ਗੱਲਾਂ ਤੋਂ ਮੁਕਤੀ ਹੋਣਾ ਪਵੇਗਾ, ਅਤੇ ਇਹ ਵੀ ਸਿਖਾਉਂਦੇ ਸਨ ਕਿ ਨੈਤਿਕਤਾ ਜਾਂ ਆਪਣੇ ਭਰਾ ਦੇ ਨਾਲ ਖਿਆਰ ਕਰਨ ਵਰਗੀਆਂ ਗੱਲਾਂ ਦਾ ਮੁਕਤੀ ਦੇ ਨਾਲ ਕੋਈ ਸੰਬੰਧ ਨਹੀਂ ਹੈ।

ਇਸ ਸਿੱਖਿਆ ਦੇ ਵਿਰੋਧ ਵਿੱਚ ਲੇਖਕ ਸਖੱਸਟ ਰੂਪ ਵਿੱਚ ਕਹਿੰਦਾ ਹੈ ਕਿ ਯਿਸੂ ਮਸੀਹ ਇੱਕ ਅਮਲ ਮਨੁੱਖ ਸੀ, ਅਰਥਾਤ ਇਸ ਉੱਤੇ ਜ਼ੋਰ ਦਿੰਦਾ ਹੈ ਕਿ ਜਿਹੜੇ ਯਿਸੂ ਮਸੀਹ ਉੱਤੇ ਵਿਸ਼ਵਾਸ ਕਰਦੇ ਅਤੇ ਖਰਮੇਸੁਰ ਦੇ ਨਾਲ ਖਿਆਰ ਕਰਦੇ ਹਨ ਉਹ ਜ਼ਰੂਰ ਇੱਕ ਦੂਸਰੇ ਦੇ ਨਾਲ ਵੀ ਖਿਆਰ ਕਰਨਗੇ।

ਰੂਪ-ਰੇਖਾ:

ਭੂਮਿਰਾ 1:1-4

ਚਾਨਣ ਅਤੇ ਅੰਧਕਾਰ 1:5 - 2:29

ਖਰਮੇਸੁਰ ਦੀ ਸੰਤਾਨ ਅਤੇ ਸੈਂਤਾਨ ਦੀ ਸੰਤਾਨ 3:1-24

ਸੱਚ ਅਤੇ ਝੂਠ 4:1-6

ਖਿਆਰ ਦਾ ਕਰਤੱਬ 4:7-21

ਜੇਤੂ ਜੀਵਨ 5:1-21

ਜੀਵਨ ਦਾ ਵਚਨ

? ਜੇ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ ਹੈ, ਜਿਸ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਹੈ, ਜਿਸ ਨੂੰ ਅਸੀਂ ਤੌਰਿਆ ਅਤੇ ਆਪਣੇ ਹੱਥੀਂ ਮਹਿਸੂਸ

ਰੀਤਾ, ਉਸ ਜੀਵਨ ਦੇ ਬਚਨ ਦੇ ਵਿਖੇ, ੨ ਉਹ ਜੀਵਨ ਖਰਗਟ ਹੋਇਆ ਅਤੇ
 ਅਸੀਂ ਉਸ ਨੂੰ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਅਤੇ ਉਸ ਜੀਵਨ ਦੀ ਮਗੋਂ,
 ਉਸ ਸਦੀਖਰ ਜੀਵਨ ਦੀ ਚਰਚਾ ਤੁਹਾਨੂੰ ਸੁਣਾਉਂਦੇ ਹਾਂ ਜਿਹੜਾ ਖਿਤਾ ਦੇ ਨਾਲ
 ਮੀ ਅਤੇ ਮਾਡੇ ਉੱਤੇ ਖਰਗਟ ਹੋਇਆ । ੩ ਹਾਂ, ਜਿਸ ਨੂੰ ਅਸੀਂ ਵੇਖਿਆ ਅਤੇ
 ਸੁਣਿਆ ਹੈ ਉਸ ਦੀ ਚਰਚਾ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਤੁਹਾਡੀ ਵੀ ਮਾਡੇ ਨਾਲ
 ਮੰਗਤ ਹੋਵੇ ਅਤੇ ਜਿਹੜੀ ਮਾਡੀ ਮੰਗਤ ਹੈ ਉਹ ਖਿਤਾ ਦੇ ਨਾਲ ਅਤੇ ਉਹ ਦੇ ਖੁੱਤਰ
 ਯਿਸੂ ਮਸੀਹ ਦੇ ਨਾਲ ਹੈ । ੪ ਅਤੇ ਇਹ ਗੱਲਾਂ ਅਸੀਂ ਇਸ ਲਈ ਲਿਖਦੇ ਹਾਂ
 ਕਿ ਮਾਡਾ ਅਨੰਦ ਖੁਰਾ ਹੋਵੇ ।

ਚਾਨਣ ਵਿੱਚ ਚਲਣਾ

੫ ਅਤੇ ਉਹ ਸਮਾਚਾਰ ਜਿਹੜਾ ਅਸੀਂ ਉਹ ਦੇ ਕੋਲੋਂ ਸੁਣਿਆ ਹੈ ਅਤੇ ਤੁਹਾਨੂੰ
 ਵੀ ਸੁਣਾਉਂਦੇ ਹਾਂ ਮੇ ਇਹ ਹੈ ਜੇ ਖਰਮੇਸੁਰ ਚਾਨਣ ਹੈ ਅਤੇ ਹਨਰੇਰਾ ਉਹ ਦੇ ਵਿੱਚ
 ਬਿਲਕੁਲ ਨਹੀਂ । ੬ ਜੇ ਅਸੀਂ ਆਖੀਏ ਕਿ ਮਾਡੀ ਉਹ ਦੇ ਨਾਲ ਮੰਗਤ ਹੈ ਅਤੇ
 ਚੱਲੀਏ ਹਨਰੇਰੇ ਵਿੱਚ ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ ।
 ੭ ਖਰ ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਮਾਡੀ
 ਆਖਮ ਵਿੱਚ ਮੰਗਤ ਹੈ ਅਤੇ ਉਹ ਦੇ ਖੁੱਤਰ ਯਿਸੂ ਦਾ ਲਹੂ ਮਾਨੂੰ ਮਾਰੇ ਖਾਧ ਤੋਂ
 ਸੁੱਧ ਰਹਦਾ ਹੈ । ੮ ਜੇ ਅਸੀਂ ਆਖੀਏ ਕਿ ਅਸੀਂ ਖਾਧੀ ਨਹੀਂ ਹਾਂ ਤਾਂ ਆਖਣੇ
 ਆਖ ਨੂੰ ਖੋਖਾ ਦਿੰਦੇ ਹਾਂ ਅਤੇ ਸਚਿਆਈ ਮਾਡੇ ਵਿੱਚ ਨਹੀਂ ਹੈ । ੯ ਜੇ ਅਸੀਂ
 ਆਖਣਿਆਂ ਖਾਧਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ ਅਤੇ ਯਰਮੀ ਹੈ ਤਾਂ
 ਜੇ ਮਾਡੇ ਖਾਧਾਂ ਨੂੰ ਭਾਫ ਰਹੇ ਅਤੇ ਮਾਨੂੰ ਮਾਰੇ ਕੁਧਰਮ ਤੋਂ ਸੁੱਧ ਰਹੇ । ੧੦ ਜੇ
 ਆਖੀਏ ਕਿ ਅਸੀਂ ਖਾਧ ਨਹੀਂ ਕੀਤਾ ਹੈ ਤਾਂ ਉਹ ਨੂੰ ਝੂਠਾ ਬਣਾਉਂਦੇ ਹਾਂ ਅਤੇ
 ਉਹ ਦਾ ਬਚਨ ਮਾਡੇ ਵਿੱਚ ਨਹੀਂ ਹੈ ।

੨

ਮਸੀਹ ਮਾਡਾ ਮਗਾਇਰ

੧ ਜੇ ਮੇਰੇ ਬੱਚਿਓ, ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਲਿਖਦਾ ਹਾਂ ਕਿ ਤੁਸੀਂ
 ਖਾਧ ਨਾ ਰਹੋ ਅਤੇ ਜੇ ਕੋਈ ਖਾਧ ਰਹੇ ਤਾਂ ਖਿਤਾ ਦੇ ਕੋਲ ਮਾਡਾ ਖੱਬ ਰੱਖਣ
 ਵਾਲਾ ਇੱਕ ਹੈ ਅਰਥਾਤ ਯਿਸੂ ਮਸੀਹ ਜਿਹੜਾ ਯਰਮੀ ਹੈ । ੨ ਅਤੇ ਉਹ ਮਾਡੇ
 ਖਾਧਾਂ ਦਾ ਖਰਮਚਿੱਤ ਹੈ ਖਰ ਸਿਰਫ ਮਾਡਾ ਹੀ ਨਹੀਂ ਮਗੋਂ ਮਾਰੇ ਮੰਮਾਰ ਦਾ
 ਵੀ ਹੈ । ੩ ਅਤੇ ਜੇ ਅਸੀਂ ਉਹ ਦੇ ਗੁਰਮਾਂ ਦੀ ਖਾਲਨਾ ਕਰੀਏ ਤਾਂ ਇਸ ਤੋਂ ਜਾਣਦੇ
 ਹਾਂ ਜੇ ਅਸੀਂ ਉਹ ਨੂੰ ਜਾਣਿਆ ਹੈ । ੪ ਉਹ ਜਿਹੜਾ ਆਖਦਾ ਹੈ ਕਿ ਮੈਂ ਉਹ ਨੂੰ
 ਜਾਣਿਆ ਹੈ ਅਤੇ ਉਹ ਦੇ ਗੁਰਮਾਂ ਦੀ ਖਾਲਨਾ ਨਹੀਂ ਕਰਦਾ ਮੇ ਝੂਠਾ ਹੈ ਅਤੇ

ਮਚਿਯਾਈ ਉਗ ਦੇ ਵਿੱਚ ਨਹੀਂ ਹੈ । ੫ ਖਰ ਜੇ ਰੋਈ ਉਗ ਦੇ ਬਚਨ ਦੀ ਖਾਲਨਾ
 ਰਹਦਾ ਹੋਵੇ ਉਸ ਵਿੱਚ ਖਰਮੇਸੁਰ ਦਾ ਖਿਆਰ ਸੱਚ-ਮੁੱਚ ਸੰਯੁਕਤ ਹੋਇਆ ਹੈ ।
 ਇਸ ਤੋਂ ਆਮੀਂ ਜਾਣਦੇ ਹਾਂ ਜੋ ਆਮੀਂ ਉਗ ਦੇ ਵਿੱਚ ਹਾਂ । ੬ ਉਗ ਜਿਹੜਾ ਆਖਦਾ
 ਹੈ ਕਿ ਮੈਂ ਉਸ ਵਿੱਚ ਰਾਇਮ ਰਹਿੰਦਾ ਹਾਂ ਤਾਂ ਚਾਹੀਦਾ ਹੈ ਕਿ ਜਿਵੇਂ ਯਿਸੂ ਚੱਲਦਾ
 ਸੀ ਉਗ ਆਖ ਵੀ ਚੱਲੇ ।

ਨਵੀਂ ਆਗਿਆ

੭ ਜੇ ਖਿਆਰਿਓ, ਮੈਂ ਰੋਈ ਨਵਾਂ ਗੁਰਮ ਤੁਹਾਨੂੰ ਨਹੀਂ ਲਿਖਦਾ ਮਗੋਂ ਖੁਰਾਣਾ
 ਗੁਰਮ ਜਿਹੜਾ ਤੁਹਾਨੂੰ ਸੁਰੂ ਤੋਂ ਮਿਲਿਆ ਸੀ । ਖੁਰਾਣਾ ਗੁਰਮ ਉਹੀ ਬਚਨ ਹੈ
 ਜਿਹੜਾ ਤੁਸੀਂ ਸੁਣਿਆ । ੮ ਫੇਰ ਇੰਕ ਨਵਾਂ ਗੁਰਮ ਤੁਹਾਨੂੰ ਲਿਖਦਾ ਹਾਂ ਅਤੇ ਇਹ
 ਗੱਲ ਮਸੀਹ ਵਿੱਚ ਅਤੇ ਤੁਹਾਡੇ ਵਿੱਚ ਸੱਚ ਹੈ ਕਿਉਂ ਜੋ ਗਨਹੋਰਾ ਗਟਦਾ ਜਾਂਦਾ ਹੈ
 ਅਤੇ ਸੱਚਾ ਚਾਨਣ ਗੁਣ ਚਮਕਣ ਲੱਗ ਖਿਆ ਹੈ । ੯ ਉਗ ਜਿਹੜਾ ਆਖਦਾ ਹੈ
 ਕਿ ਮੈਂ ਚਾਨਣ ਵਿੱਚ ਹਾਂ ਅਤੇ ਆਖਣੇ ਭਰਾ ਨਾਲ ਵੈਰ ਰੱਖਦਾ ਹੈ ਉਗ ਗੁਣ ਤੱਕ
 ਗਨਹੋਰੇ ਵਿੱਚ ਹੀ ਹੈ । ੧੦ ਉਗ ਜਿਹੜਾ ਆਖਣੇ ਭਰਾ ਨਾਲ ਖਿਆਰ ਰੱਖਦਾ ਹੈ
 ਉਗ ਚਾਨਣ ਵਿੱਚ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਰਾਹਨ ਨਹੀਂ । ੧੧ ਖਰ
 ਉਗ ਜਿਹੜਾ ਆਖਣੇ ਭਰਾ ਨਾਲ ਵੈਰ ਰੱਖਦਾ ਹੈ ਮੇਂ ਗਨਹੋਰੇ ਵਿੱਚ ਹੈ ਅਤੇ ਗਨਹੋਰੇ
 ਵਿੱਚ ਚਲਦਾ ਹੈ ਅਤੇ ਨਹੀਂ ਜਾਣਦਾ ਕਿ ਮੈਂ ਕਿੱਧਰ ਨੂੰ ਚੱਲਿਆ ਜਾਂਦਾ ਹਾਂ ਇਸ
 ਲਈ ਜੇ ਗਨਹੋਰੇ ਨੇ ਉਸ ਦੀਆਂ ਅੱਖਾਂ ਨੂੰ ਅੰਨ੍ਹਾ ਰਹ ਦਿੱਤਾ ਹੈ ।

੧੨ ਜੇ ਬੱਚਿਓ, ਮੈਂ ਤੁਹਾਨੂੰ ਲਿਖਦਾ ਹਾਂ ਇਸ ਲਈ ਜੇ ਤੁਹਾਡੇ ਖਾਧ ਉਗ ਦੇ
 ਨਾਮ ਦੇ ਰਾਹਨ ਤੁਹਾਨੂੰ ਮਾਫ਼ ਰੀਤੇ ਹੋਏ ਹਨ । ੧੩ ਜੇ ਖਿਤਾਓ, ਮੈਂ ਤੁਹਾਨੂੰ ਲਿਖਦਾ
 ਹਾਂ ਕਿਉਂਕਿ ਤੁਸੀਂ ਉਗ ਨੂੰ ਜਾਣਦੇ ਹੋ ਜਿਹੜਾ ਸੁਰੂਆਤ ਤੋਂ ਹੈ । ਜੇ ਜੁਆਨੇ, ਮੈਂ
 ਤੁਹਾਨੂੰ ਲਿਖਦਾ ਹਾਂ ਕਿਉਂਕਿ ਤੁਸੀਂ ਉਸ ਦੁਸਟ ਨੂੰ ਜਿੱਤ ਲਿਆ ਹੈ । ਜੇ ਬਾਲਕੇ, ਮੈਂ
 ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਖਿਤਾ ਨੂੰ ਜਾਣਦੇ ਹੋ । ੧੪ ਜੇ ਖਿਤਾਓ, ਮੈਂ ਤੁਹਾਨੂੰ
 ਲਿਖਿਆ ਕਿਉਂਕਿ ਤੁਸੀਂ ਉਗ ਨੂੰ ਜਾਣਦੇ ਹੋ ਜਿਹੜਾ ਸੁਰੂਆਤ ਤੋਂ ਹੈ । ਜੇ ਜੁਆਨੇ,
 ਮੈਂ ਤੁਹਾਨੂੰ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਖਰਮੇਸੁਰ ਦਾ ਬਚਨ ਤੁਹਾਡੇ
 ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸਟ ਨੂੰ ਜਿੱਤ ਲਿਆ ਹੈ ।

ਸੰਸਾਰ ਦੇ ਨਾਲ ਖਿਆਰ ਨਾ ਰਹੇ

੧੫ ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ
 । ਜੇ ਰੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਗ ਦੇ ਵਿੱਚ ਖਿਤਾ ਦਾ ਖਿਆਰ
 ਨਹੀਂ । ੧੬ ਕਿਉਂਕਿ ਸੱਭੇ ਕੁੱਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਰਾਮਨਾ,
 ਨੇਤਰਾਂ ਦੀ ਰਾਮਨਾ ਅਤੇ ਜੀਵਨ ਦਾ ਅੰਮੰਡ, ਸੇ ਖਿਤਾ ਤੋਂ ਨਹੀਂ ਮਗੋਂ ਸੰਸਾਰ

ਤੋਂ ਹੈ । 17 ਯਾਤੇ ਸੰਸਾਰ ਯਾਤੇ ਉਹ ਦੀ ਰਾਮਨਾ ਬੀਤਦੀ ਜਾਂਦੀ ਹੈ ਖਰ ਜਿਹੜਾ ਖਰਮੇਸੁਰ ਦੀ ਮਰਜੀ ਯਾਨੁਸਾਰ ਚੱਲਦਾ ਹੈ, ਉਹ ਸਦਾ ਤੱਕ ਰਾਇਮ ਰਹਿੰਦਾ ਹੈ ।

ਮਸੀਹ ਵਿਰੋਧੀ

18 ਜੇ ਬਾਲਕੇ, ਇਹ ਯੰਤ ਦਾ ਸਮਾਂ ਹੈ ਯਾਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ ਵਿਰੋਧੀ ਯਾਉਂਦਾ ਹੈ ਮੈਂ ਗੁਣ ਵੀ ਮਸੀਹ ਦੇ ਵਿਰੋਧੀ ਬਹੁਤ ਉੱਠੇ ਹੋਏ ਹਨ, ਜਿਸ ਤੋਂ ਯਾਸੀਂ ਜਾਣਦੇ ਹਾਂ ਕਿ ਇਹ ਯੰਤ ਦਾ ਸਮਾਂ ਹੈ । 19 ਉਹ ਮਾਡੇ ਵਿੱਚੋਂ ਨਿੱਕਲ ਗਏ ਖਰ ਮਾਡੇ ਨਾਲ ਦੇ ਨਹੀਂ ਸਨ, ਕਿਉਂਕਿ ਜੇ ਉਹ ਮਾਡੇ ਨਾਲ ਦੇ ਹੁੰਦੇ ਤਾਂ ਮਾਡੇ ਨਾਲ ਹੀ ਰਹਿੰਦੇ । ਖਰ ਉਹ ਨਿੱਕਲ ਗਏ ਤਾਂ ਜੇ ਖਰਗਟ ਹੋਣ ਕਿ ਉਹ ਮਾਰੇ ਮਾਡੇ ਨਾਲ ਦੇ ਨਹੀਂ ਹਨ । 20 ਤੁਸੀਂ ਉਹ ਦੀ ਵੱਲੋਂ ਜਿਹੜਾ ਖਵਿੱਤਰ ਹੈ, ਮਸਹ ਰੀਤੇ ਹੋਏ ਹੋ ਯਾਤੇ ਸਭ ਚੁੱਝ ਜਾਣਦੇ ਹੋ । 21 ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਜੇ ਤੁਸੀਂ ਸੱਚ ਨੂੰ ਨਹੀਂ ਜਾਣਦੇ ਸਗੋਂ ਇਸ ਲਈ ਜੇ ਤੁਸੀਂ ਜਾਣਦੇ ਹੋ ਯਾਤੇ ਇਸ ਲਈ ਕਿ ਕੋਈ ਝੂਠ ਸੱਚ ਵਿੱਚੋਂ ਨਹੀਂ ਹੈ । 22 ਝੂਠਾ ਕੋਣ ਹੈ, ਉਹ ਜਿਹੜਾ ਯਿਸੂ ਦਾ ਇਨਕਾਰ ਕਰਦਾ ਹੈ ਕਿ ਉਹ ਮਸੀਹ ਨਹੀਂ ? ਉਹ ਮਸੀਹ ਵਿਰੋਧੀ ਹੈ ਜਿਹੜਾ ਖਿਤਾ ਯਾਤੇ ਖੁੱਤਰ ਦਾ ਇਨਕਾਰ ਕਰਦਾ ਹੈ । 23 ਹਰੇਕ ਜੇ ਖੁੱਤਰ ਦਾ ਇਨਕਾਰ ਕਰਦਾ ਹੈ ਖਿਤਾ ਉਹ ਦੇ ਕੋਲ ਨਹੀਂ । ਜਿਹੜਾ ਖੁੱਤਰ ਨੂੰ ਮੰਨ ਲੈਂਦਾ ਹੈ ਖਿਤਾ ਉਹ ਦੇ ਕੋਲ ਹੈ । 24 ਜਿਹੜਾ ਸੁਰੂ ਤੋਂ ਤੁਸੀਂ ਸੁਣਿਆ ਉਹ ਤੁਹਾਡੇ ਵਿੱਚ ਰਾਇਮ ਰਹੇ । ਜੇ ਉਹ ਤੁਹਾਡੇ ਵਿੱਚ ਰਾਇਮ ਰਹੇ ਜਿਹੜਾ ਸੁਰੂ ਤੋਂ ਤੁਸੀਂ ਸੁਣਿਆ ਤਾਂ ਤੁਸੀਂ ਵੀ ਖੁੱਤਰ ਯਾਤੇ ਖਿਤਾ ਵਿੱਚ ਰਾਇਮ ਰਹੋਗੇ । 25 ਯਾਤੇ ਇਹ ਉਹ ਵਾਇਦਾ ਹੈ, ਜਿਹੜਾ ਉਹ ਨੇ ਮਾਨੂੰ ਦਿੱਤਾ ਸੀ ਯਾਰਥਾਤ ਸਦੀਖਰ ਜੀਵਨ ।

26 ਮੈਂ ਤੁਹਾਨੂੰ ਇਹ ਗੱਲਾਂ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾਉਣਾ ਚਾਹੁੰਦੇ ਹਨ । 27 ਉਹ ਮਸਹ ਜੇ ਤੁਸੀਂ ਉਹ ਦੀ ਵੱਲੋਂ ਖਾਇਆ ਮੈਂ ਤੁਹਾਡੇ ਵਿੱਚ ਰਾਇਮ ਰਹਿੰਦਾ ਹੈ ਯਾਤੇ ਤੁਹਾਨੂੰ ਚੁੱਝ ਲੋੜ ਨਹੀਂ ਕਿ ਕੋਈ ਤੁਹਾਨੂੰ ਸਿੱਖਿਆ ਦੇਵੇ ਸਗੋਂ ਜਿਵੇਂ ਉਹ ਦਾ ਮਸਹ ਤੁਹਾਨੂੰ ਸਾਰੀਆਂ ਗੱਲਾਂ ਦੇ ਵਿਖੇ ਸਿੱਖਿਆ ਦਿੰਦਾ ਹੈ ਯਾਤੇ ਸੱਚ ਹੈ, ਝੂਠ ਨਹੀਂ, ਯਾਤੇ ਜਿਵੇਂ ਉਹ ਨੇ ਤੁਹਾਨੂੰ ਸਿੱਖਿਆ ਦਿੱਤੀ ਤਿਵੇਂ ਤੁਸੀਂ ਉਹ ਦੇ ਵਿੱਚ ਰਾਇਮ ਰਹੋ ।

ਖਰਮੇਸੁਰ ਦੀ ਸੰਤਾਨ

28 ਯਾਤੇ ਗੁਣ ਹੇ ਬੱਚਿਓ, ਤੁਸੀਂ ਉਹ ਦੇ ਵਿੱਚ ਰਾਇਮ ਰਹੋ ਕਿ ਜਦੋਂ ਉਹ ਖਰਗਟ ਹੋਵੇ ਤਾਂ ਮਾਨੂੰ ਦਲੇਰੀ ਹੋਵੇ ਯਾਤੇ ਉਹ ਦੇ ਯਾਉਣ ਦੇ ਵੇਲੇ ਯਾਸੀਂ ਉਹ ਦੇ ਯੱਗੇ ਸਰਮਿੰਦੇ ਨਾ ਹੋਈਏ । 29 ਜਦੋਂ ਤੁਸੀਂ ਜਾਣਦੇ ਹੋ ਜੇ ਉਹ ਖਰਮੀ ਹੈ ਤਾਂ ਤੁਹਾਨੂੰ

ਯਤਾ ਹੈ ਰਿ ਹਰੇਰ ਜਿਹੜਾ ਧਾਰਮਿਕਤਾ ਦੇ ਰੰਮ ਕਰਦਾ ਹੈ ਸੇ ਉਸੇ ਤੋਂ ਜੰਮਿਆ ਹੈ
1

3

੧ ਵੇਖੋ, ਧਿਤਾ ਨੇ ਰਿਹੋ ਜਿਹਾ ਧਿਆਰ ਕੀਤਾ ਹੈ ਜੇ ਅਸੀਂ ਧਰਮੇਸੁਰ ਦੇ ਬਾਲਕ
ਮੱਦੇ ਜਾਣੀਏ ! ਇਹੋ ਅਸੀਂ ਗਾਂ ਵੀ । ਮੰਮਾਰ ਮਾਨੂੰ ਨਹੀਂ ਜਾਣਦਾ ਰਿਉਂਰਿ ਉਸ
ਨੇ ਉਹ ਨੂੰ ਵੀ ਨਹੀਂ ਜਾਣਿਆ । ੨ ਹੋ ਧਿਆਰਿਉ, ਅਸੀਂ ਗੁਣ ਧਰਮੇਸੁਰ ਦੇ ਬਾਲਕ
ਗਾਂ ਅਤੇ ਗੁਣ ਤੱਕ ਇਹ ਧਰਮਗਟ ਨਹੀਂ ਹੋਇਆ ਰਿ ਅਸੀਂ ਕੀ ਕੁੱਝ ਹੋਵਾਂਗੇ ! ਅਸੀਂ
ਇਹ ਜਾਣਦੇ ਗਾਂ ਰਿ ਜਦੋਂ ਉਹ ਧਰਮਗਟ ਹੋਵੇਗਾ ਤਾਂ ਅਸੀਂ ਉਹ ਦੇ ਵਰਗੇ ਹੋਵਾਂਗੇ
ਰਿਉਂਰਿ ਉਹ ਜਿਹਾ ਹੈ ਤਿਹਾ ਹੀ ਉਹ ਨੂੰ ਵੇਖਾਂਗੇ । ੩ ਅਤੇ ਹਰ ਕੋਈ ਜਿਹੜਾ
ਉਸ ਉੱਤੇ ਇਹ ਨਾਮ ਰੱਖਦਾ ਹੈ ਆਪਣੇ ਆਪ ਨੂੰ ਧਵਿੱਤਰ ਕਰਦਾ ਹੈ, ਜਿਵੇਂ ਉਹ
ਧਵਿੱਤਰ ਹੈ । ੪ ਹਰ ਕੋਈ ਜਿਹੜਾ ਧਾਧ ਕਰਦਾ ਹੈ, ਧਰਮੇਸੁਰ ਦੀ ਬਿਵਸਥਾ
ਨੂੰ ਤੋੜਦਾ ਹੈ ਅਤੇ ਬਿਵਸਥਾ ਨੂੰ ਤੋੜਨਾ ਹੀ ਧਾਧ ਹੈ । ੫ ਤੁਸੀਂ ਜਾਣਦੇ ਹੋ ਜੇ
ਅਿਸੂ ਮਸੀਹ ਇਸ ਲਈ ਧਰਮਗਟ ਹੋਇਆ ਰਿ ਧਾਧਾਂ ਨੂੰ ਚੁੱਕ ਲੈ ਜਾਵੇ, ਅਤੇ
ਉਹ ਦੇ ਵਿੱਚ ਧਾਧ ਨਹੀਂ ਹੈ । ੬ ਹਰ ਕੋਈ ਜੇ ਉਸ ਵਿੱਚ ਰਾਇਮ ਰਹਿੰਦਾ ਹੈ
ਧਾਧ ਨਹੀਂ ਕਰਦਾ । ਹਰ ਕੋਈ ਜਿਹੜਾ ਧਾਧ ਕਰਦਾ ਹੈ ਉਸ ਨੇ ਉਹ ਨੂੰ ਨਹੀਂ
ਵੇਖਿਆ, ਨਾ ਉਹ ਨੂੰ ਜਾਣਿਆ ਹੈ । ੭ ਹੋ ਬੱਚਿਉ, ਕੋਈ ਤੁਹਾਨੂੰ ਨਾ ਭਰਮਾਵੇ ।
ਜਿਹੜਾ ਧਾਰਮਿਕਤਾ ਦੇ ਰੰਮ ਕਰਦਾ ਹੈ ਸੇ ਧਰਮੀ ਹੈ, ਜਿਵੇਂ ਉਹ ਧਰਮੀ ਹੈ ।
੮ ਜਿਹੜਾ ਧਾਧ ਕਰਦਾ ਹੈ ਉਹ ਸੈਤਾਨ ਤੋਂ ਹੈ, ਰਿਉਂ ਜੇ ਸੈਤਾਨ ਸੁਰੂ ਤੋਂ ਹੀ ਧਾਧ
ਕਰਦਾ ਆਇਆ ਹੈ । ਧਰਮੇਸੁਰ ਦਾ ਧੁੱਤਰ ਇਸੇ ਲਈ ਧਰਮਗਟ ਹੋਇਆ ਤਾਂ ਰਿ
ਸੈਤਾਨ ਦੇ ਰੰਮਾਂ ਨੂੰ ਨਸਟ ਕਰੇ । ੯ ਹਰ ਕੋਈ ਜਿਹੜਾ ਧਰਮੇਸੁਰ ਤੋਂ ਜੰਮਿਆ
ਹੈ ਉਹ ਧਾਧ ਨਹੀਂ ਕਰਦਾ, ਰਿਉਂ ਜੇ ਧਰਮੇਸੁਰ ਦਾ ਬੀਜ ਉਸ ਵਿੱਚ ਰਹਿੰਦਾ ਹੈ
ਅਤੇ ਉਹ ਧਾਧ ਨਹੀਂ ਕਰ ਸਕਦਾ ਰਿਉਂਰਿ ਉਹ ਧਰਮੇਸੁਰ ਤੋਂ ਜੰਮਿਆ ਹੋਇਆ ਹੈ
। ੧੦ ਇਸ ਤੋਂ ਧਰਮੇਸੁਰ ਦੇ ਬੱਚੇ ਅਤੇ ਸੈਤਾਨ ਦੇ ਬੱਚੇ ਧਰਮਗਟ ਹੁੰਦੇ ਹਨ । ਹਰ
ਕੋਈ ਜਿਹੜਾ ਧਰਮ ਨਹੀਂ ਕਰਦਾ ਅਤੇ ਭਰਾ ਨਾਲ ਧਿਆਰ ਨਹੀਂ ਰੱਖਦਾ ਉਹ
ਧਰਮੇਸੁਰ ਤੋਂ ਨਹੀਂ ਹੈ ।

ਇੱਕ ਦੂਸਰੇ ਨਾਲ ਧਿਆਰ ਕਰੋ

੧੧ ਰਿਉਂ ਜੇ ਉਹ ਸਮਾਚਾਰ ਜਿਹੜਾ ਤੁਸੀਂ ਸੁਰੂ ਤੋਂ ਸੁਣਿਆ ਸੇ ਇਹ ਹੈ ਰਿ ਇੱਕ
ਦੂਜੇ ਨਾਲ ਧਿਆਰ ਰੱਖੀਏ । ੧੨ ਉਸ ਤਰ੍ਹਾਂ ਨਹੀਂ, ਜਿਵੇਂ ਰਾਇਨ ਉਸ ਦੁਸਟ
ਤੋਂ ਮੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ, ਅਤੇ ਰਿਉਂ ਉਹ ਨੂੰ ਮਾਰਿਆ ? ਇਸ
ਲਈ ਜੇ ਉਹ ਦੇ ਰੰਮ ਬੁਰੇ ਅਤੇ ਉਹ ਦੇ ਭਰਾ ਦੇ ਰੰਮ ਭਲੇ ਸਨ ।

੧੩ ਜੇ ਭਰਾਵੇ, ਜੇ ਸੰਸਾਰ ਤੁਹਾਡੇ ਨਾਲ ਵੈਰ ਰੱਖਦਾ ਹੈ ਤਾਂ ਹੈਰਾਨ ਨਾ ਹੋਵੋ । ੧੪ ਜ਼ਾਮੀਂ ਜਾਣਦੇ ਹਾਂ ਕਿ ਜ਼ਾਮੀਂ ਮੌਤ ਤੋਂ ਧਾਰ ਲੰਘ ਕੇ ਜੀਵਨ ਵਿੱਚ ਜਾ ਧਰੁੰਚੇ ਹਾਂ, ਇਸ ਲਈ ਜੇ ਜ਼ਾਮੀਂ ਭਰਾਵਾਂ ਨਾਲ ਖਿਆਰ ਰੱਖਦੇ ਹਾਂ । ਜਿਹੜਾ ਖਿਆਰ ਨਹੀਂ ਰਹਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ । ੧੫ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖ਼ੁਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖ਼ੁਨੀ ਵਿੱਚ ਸਦੀਖਰ ਜੀਵਨ ਨਹੀਂ ਟਿਕਦਾ । ੧੬ ਇਸ ਤੋਂ ਜ਼ਾਮੀਂ ਖਿਆਰ ਨੂੰ ਜਾਣਿਆ ਕਿ ਉਹ ਨੇ ਸਾਡੇ ਲਈ ਆਪਣੀ ਜਾਨ ਦੇ ਦਿੱਤੀ ਅਤੇ ਚਾਹੀਦਾ ਹੈ ਜੇ ਜ਼ਾਮੀਂ ਭਰਾਵਾਂ ਲਈ ਆਪਣੀਆਂ ਜਾਨਾਂ ਦੇਣੀਏ । ੧੭ ਧਰ ਜਿਸ ਕਿਸੇ ਕੋਲ ਸੰਸਾਰ ਦੀਆਂ ਵਸਤੂਆਂ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੱਖ ਕੇ ਉਸ ਉੱਤੇ ਤਰਸ ਨਾ ਖਾਵੇ, ਤਾਂ ਉਹ ਦੇ ਵਿੱਚ ਧਰਮੇਸੁਰ ਦਾ ਖਿਆਰ ਕਿਵੇਂ ਰਹਿੰਦਾ ਹੈ ? ੧੮ ਜੇ ਬੱਚਿਓ, ਜ਼ਾਮੀਂ ਗੱਲਾਂ ਬਾਤਾਂ ਨਾਲ ਨਹੀਂ ਸਗੋਂ ਕੰਮਾਂ ਅਤੇ ਸਚਿਆਈ ਨਾਲ ਖਿਆਰ ਕਰੀਏ ।

ਧਰਮੇਸੁਰ ਦੇ ਸਨਮੁਖ ਹਿੰਮਤ

੧੯ ਇਸ ਤੋਂ ਜ਼ਾਮੀਂ ਜਾਣਾਂਗੇ ਜੇ ਜ਼ਾਮੀਂ ਸੁੱਚ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਮਾਨੂੰ ਦੇਸੀ ਠਹਿਰਾਉਂਦਾ ਹੈ, ਉਸ ਵਿੱਚ ਆਪਣੇ ਮਨ ਨੂੰ ਉਹ ਦੇ ਯੋਗੇ ਧਰਾ ਰਗਾਂਗੇ । ੨੦ ਇਸ ਲਈ ਜੇ ਧਰਮੇਸੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਸਰਬ ਗਿਆਨੀ ਹੈ । ੨੧ ਜੇ ਖਿਆਰਿਓ, ਜੇ ਸਾਡਾ ਮਨ ਮਾਨੂੰ ਦੇਸੀ ਨਾ ਠਹਿਰਾਵੇ, ਤਾਂ ਧਰਮੇਸੁਰ ਦੇ ਯੋਗੇ ਸਾਨੂੰ ਦਲੇਰੀ ਹੈ । ੨੨ ਅਤੇ ਜੇ ਕੁੱਝ ਜ਼ਾਮੀਂ ਮੰਗਦੇ ਹਾਂ ਸੋ ਉਸ ਤੋਂ ਸਾਨੂੰ ਮਿਲਦਾ ਹੈ, ਕਿਉਂ ਜੋ ਉਹ ਦੇ ਗੁਰਮਾਂ ਦੀ ਖਾਲਨਾ ਕਰਦੇ ਅਤੇ ਉਹ ਨੂੰ ਚੰਗੇ ਲੱਗਣ ਵਾਲੇ ਕੰਮ ਕਰਦੇ ਹਾਂ । ੨੩ ਅਤੇ ਉਹ ਦਾ ਗੁਰਮ ਇਹ ਹੈ ਕਿ ਜ਼ਾਮੀਂ ਉਹ ਦੇ ਖੁੱਤਰ ਖਿਸੂ ਮਮੀਹ ਦੇ ਨਾਮ ਉੱਤੇ ਵਿਸਵਾਸ ਕਰੀਏ ਅਤੇ ਇੰਕ ਦੂਜੇ ਨਾਲ ਖਿਆਰ ਰੱਖੀਏ, ਜਿਵੇਂ ਉਹ ਨੇ ਸਾਨੂੰ ਗੁਰਮ ਦਿੱਤਾ ਸੀ । ੨੪ ਅਤੇ ਜਿਹੜਾ ਉਹ ਦੇ ਗੁਰਮਾਂ ਦੀ ਖਾਲਨਾ ਕਰਦਾ ਹੈ, ਉਹ ਧਰਭੂ ਦੇ ਵਿੱਚ ਅਤੇ ਧਰਭੂ ਉਹ ਦੇ ਵਿੱਚ ਬਣਿਆ ਰਹਿੰਦਾ ਹੈ । ਉਹ ਨੇ ਸਾਨੂੰ ਖਵਿੱਤਰ ਆਤਮਾ ਦਿੱਤਾ ਹੈ, ਇਸ ਤੋਂ ਜ਼ਾਮੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਰਹਿੰਦਾ ਹੈ ।

੪

ਆਤਮਿਆਂ ਨੂੰ ਧਰਖੇ

੧ ਜੇ ਖਿਆਰਿਓ, ਹਰੇਕ ਆਤਮਾ ਉੱਤੇ ਵਿਸਵਾਸ ਨਾ ਕਰੋ ਸਗੋਂ ਆਤਮਿਆਂ ਨੂੰ ਧਰਖੇ ਕਿ ਉਹ ਧਰਮੇਸੁਰ ਤੋਂ ਗਨ ਕਿ ਨਹੀਂ, ਕਿਉਂ ਜੋ ਬਹੁਤ ਝੂਠੇ ਨਬੀ ਸੰਸਾਰ ਵਿੱਚ ਨਿੱਕਲ ਆਏ ਗਨ । ੨ ਇਸ ਤੋਂ ਤੁਸੀਂ ਧਰਮੇਸੁਰ ਦੇ ਆਤਮਾ ਨੂੰ ਜਾਣ ਲਵੋ । ਹਰੇਕ ਆਤਮਾ ਜਿਹੜਾ ਮੰਨ ਲੈਂਦਾ ਹੈ ਕਿ ਖਿਸੂ ਮਮੀਹ ਦੇਹਧਾਰੀ ਹੋ ਕੇ

ਯਾਇਆ, ਉਹ ਧਰਮੇਸੁਰ ਤੋਂ ਹੈ । ੩ ਅਤੇ ਹਰੇਰ ਯਾਤਮਾ ਜਿਹੜਾ ਯਿਸੂ ਨੂੰ ਨਹੀਂ
 ਮੰਨਦਾ ਉਹ ਧਰਮੇਸੁਰ ਵੱਲੋਂ ਨਹੀਂ, ਅਤੇ ਇਹ ਉਹ ਯਾਤਮਾ ਹੈ ਜੋ ਮਮੀਹ ਵਿਰੋਧੀ
 ਹੈ ਜਿਹੜਾ ਤੁਸੀਂ ਮੁਟਿਆ ਰਿ ਯਾਉਂਦਾ ਹੈ ਅਤੇ ਉਹ ਗੁਣ ਵੀ ਸੰਸਾਰ ਵਿੱਚ ਹੈ ।
 ੪ ਜੇ ਬੱਚਿਓ, ਤੁਸੀਂ ਤਾਂ ਧਰਮੇਸੁਰ ਤੋਂ ਹੋ ਅਤੇ ਉਨ੍ਹਾਂ ਨੂੰ ਜਿੱਤ ਲਿਆ ਹੈ, ਰਿਉਰਿ
 ਜਿਹੜਾ ਤੁਹਾਡੇ ਵਿੱਚ ਹੈ ਮੇ ਉਸ ਨਾਲੋਂ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ । ੫ ਉਹ
 ਸੰਸਾਰ ਤੋਂ ਹਨ ਇਸ ਵਰਕੇ ਸੰਸਾਰਕ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ
 ਮੁਣਦਾ ਹੈ । ੬ ਯਾਮੀਂ ਧਰਮੇਸੁਰ ਤੋਂ ਹਾਂ । ਜਿਹੜਾ ਧਰਮੇਸੁਰ ਨੂੰ ਜਾਣਦਾ ਹੈ, ਉਹ
 ਸਾਡੀ ਮੁਣਦਾ ਹੈ । ਜੇ ਕੋਈ ਧਰਮੇਸੁਰ ਵੱਲੋਂ ਨਹੀਂ, ਉਹ ਸਾਡੀ ਨਹੀਂ ਮੁਣਦਾ ।
 ਇਸ ਤੋਂ ਯਾਮੀਂ ਸਚਿਆਈ ਦੇ ਯਾਤਮਾ ਅਤੇ ਯੇਥੇ ਦੇ ਯਾਤਮਾ ਨੂੰ ਜਾਣ ਲੈਂਦੇ ਹਾਂ
 ।

ਧਰਮੇਸੁਰ ਧਿਆਰ ਹੈ

੭ ਜੇ ਧਿਆਰਿਓ, ਯਾਓ ਯਾਮੀਂ ਇੱਕ ਦੂਜੇ ਨਾਲ ਧਿਆਰ ਰੱਖੀਏ ਰਿਉ ਜੋ
 ਧਿਆਰ ਧਰਮੇਸੁਰ ਤੋਂ ਹੈ ਅਤੇ ਹਰੇਰ ਜਿਹੜਾ ਧਿਆਰ ਕਰਦਾ ਹੈ ਉਹ ਧਰਮੇਸੁਰ
 ਤੋਂ ਜੰਮਿਆ ਹੋਇਆ ਹੈ ਅਤੇ ਧਰਮੇਸੁਰ ਨੂੰ ਜਾਣਦਾ ਹੈ । ੮ ਜਿਹੜਾ ਧਿਆਰ
 ਨਹੀਂ ਕਰਦਾ ਉਹ ਧਰਮੇਸੁਰ ਨੂੰ ਨਹੀਂ ਜਾਣਦਾ, ਰਿਉਰਿ ਧਰਮੇਸੁਰ ਧਿਆਰ ਹੈ ।
 ੯ ਧਰਮੇਸੁਰ ਦਾ ਧਿਆਰ ਸਾਡੇ ਵਿੱਚ ਇਸ ਤੋਂ ਪਰਗਟ ਹੋਇਆ ਜੋ ਧਰਮੇਸੁਰ ਨੇ
 ਯਾਪਣੇ ਇਕਲੇਤੇ ਖੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਰਿ ਯਾਮੀਂ ਉਹ ਦੇ ਸਾਹੀਂ
 ਜੀਵਨ ਪਰਾਪਤ ਕਰੀਏ । ੧੦ ਧਿਆਰ ਇਸ ਗੱਲ ਵਿੱਚ ਹੈ, ਨਾ ਇਹ ਰਿ ਯਾਮੀਂ
 ਧਰਮੇਸੁਰ ਨਾਲ ਧਿਆਰ ਕੀਤਾ ਸਗੋਂ ਇਹ ਰਿ ਉਹ ਨੇ ਸਾਨੂੰ ਧਿਆਰ ਕੀਤਾ ਅਤੇ
 ਯਾਪਣੇ ਖੁੱਤਰ ਨੂੰ ਭੇਜਿਆ ਤਾਂ ਰਿ ਉਹ ਸਾਡੇ ਧਾਧਾਂ ਦਾ ਪਰਾਮਚਿੱਤ ਹੋਵੇ । ੧੧ ਜੇ
 ਧਿਆਰਿਓ, ਜਦੋਂ ਧਰਮੇਸੁਰ ਨੇ ਸਾਨੂੰ ਇਸ ਪਰਕਾਰ ਧਿਆਰ ਕੀਤਾ ਤਾਂ ਸਾਨੂੰ
 ਚਾਹੀਦਾ ਹੈ ਜੋ ਯਾਮੀਂ ਵੀ ਇੱਕ ਦੂਜੇ ਨਾਲ ਧਿਆਰ ਕਰੀਏ । ੧੨ ਧਰਮੇਸੁਰ ਨੂੰ
 ਰਿਮੇ ਨੇ ਕਦੇ ਵੀ ਨਹੀਂ ਦੇਖਿਆ । ਜੇ ਯਾਮੀਂ ਇੱਕ ਦੂਜੇ ਨੂੰ ਧਿਆਰ ਕਰਦੇ ਹਾਂ
 ਤਾਂ ਧਰਮੇਸੁਰ ਸਾਡੇ ਵਿੱਚ ਰਹਿੰਦਾ ਹੈ ਅਤੇ ਉਹ ਦਾ ਧਿਆਰ ਸਾਡੇ ਵਿੱਚ ਸੰਧੂਰਨ
 ਕੀਤਾ ਹੋਇਆ ਹੈ । ੧੩ ਉਹ ਨੇ ਯਾਪਣੇ ਯਾਤਮਾ ਵਿੱਚੋਂ ਸਾਨੂੰ ਦਾਨ ਕੀਤਾ ਹੈ
 ਇਸ ਤੋਂ ਯਾਮੀਂ ਜਾਣਦੇ ਹਾਂ ਜੋ ਯਾਮੀਂ ਉਹ ਦੇ ਵਿੱਚ ਰਹਿੰਦੇ ਹਾਂ ਅਤੇ ਉਹ ਸਾਡੇ
 ਵਿੱਚ ਰਹਿੰਦਾ ਹੈ । ੧੪ ਯਾਮੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਜੋ ਧਿਤਾ ਨੇ
 ਖੁੱਤਰ ਨੂੰ ਭੇਜਿਆ ਰਿ ਉਹ ਸੰਸਾਰ ਦਾ ਮੁਕਤੀਦਾਤਾ ਹੋਵੇ । ੧੫ ਜੇ ਕੋਈ ਮੰਨ
 ਲੈਂਦਾ ਹੈ ਰਿ ਯਿਸੂ ਧਰਮੇਸੁਰ ਦਾ ਖੁੱਤਰ ਹੈ ਤਾਂ ਧਰਮੇਸੁਰ ਉਹ ਦੇ ਵਿੱਚ ਅਤੇ ਉਹ
 ਧਰਮੇਸੁਰ ਦੇ ਵਿੱਚ ਰਹਿੰਦਾ ਹੈ । ੧੬ ਅਤੇ ਯਾਮੀਂ ਧਰਮੇਸੁਰ ਦੇ ਉਸ ਧਿਆਰ ਨੂੰ ਜੋ

ਉਸ ਨੇ ਰੀਤਾ ਹੈ, ਜਾਣਿਆ ਅਤੇ ਉਹ ਦੇ ਉੱਤੇ ਵਿਸ਼ਵਾਸ ਰੀਤਾ ਹੈ । ਯਰਮੇਸੁਰ ਖਿਆਰ ਹੈ ਅਤੇ ਜਿਹੜਾ ਖਿਆਰ ਵਿੱਚ ਰਹਿੰਦਾ ਹੈ ਉਹ ਯਰਮੇਸੁਰ ਵਿੱਚ ਰਹਿੰਦਾ ਹੈ ਅਤੇ ਯਰਮੇਸੁਰ ਉਸ ਵਿੱਚ ਰਹਿੰਦਾ ਹੈ । ੧੭ ਖਿਆਰ ਮਾਡੇ ਵਿੱਚ ਇਸ ਤੋਂ ਸੰਯੁਕਤ ਹੋਇਆ ਹੈ ਕਿ ਨਿਆਂ ਦੇ ਦਿਨ ਮਾਨੂੰ ਦਲੇਰੀ ਹੋਵੇ, ਕਿਉਂਕਿ ਜਿਵੇਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਇਸ ਸੰਸਾਰ ਵਿੱਚ ਹਾਂ । ੧੮ ਖਿਆਰ ਵਿੱਚ ਡਰ ਨਹੀਂ ਮਗੋਂ ਸਿੱਧ ਖਿਆਰ ਡਰ ਨੂੰ ਗਟਾ ਦਿੰਦਾ ਹੈ, ਕਿਉਂਕਿ ਡਰ ਵਿੱਚ ਮਜ਼ਾ ਹੈ ਅਤੇ ਉਹ ਜੋ ਡਰਦਾ ਹੈ, ਸੋ ਖਿਆਰ ਵਿੱਚ ਸੰਯੁਕਤ ਨਹੀਂ ਹੋਇਆ ਹੈ । ੧੯ ਅਸੀਂ ਖਿਆਰ ਰਹਦੇ ਹਾਂ ਇਸ ਲਈ ਜੋ ਪਹਿਲਾਂ ਉਸ ਨੇ ਮਾਨੂੰ ਖਿਆਰ ਰੀਤਾ । ੨੦ ਜੇ ਕੋਈ ਆਖੇ ਕਿ ਮੈਂ ਯਰਮੇਸੁਰ ਨੂੰ ਖਿਆਰ ਰਹਦਾ ਹਾਂ ਅਤੇ ਆਪਣੇ ਭਰਾ ਨਾਲ ਵੈਰ ਰੱਖੇ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਭਰਾ ਨਾਲ ਜਿਸ ਨੂੰ ਉਸ ਨੇ ਵੇਖਿਆ ਹੈ ਖਿਆਰ ਨਹੀਂ ਰੱਖਦਾ ਤਾਂ ਉਹ ਯਰਮੇਸੁਰ ਨੂੰ ਜਿਸ ਨੂੰ ਉਹ ਨੇ ਨਹੀਂ ਵੇਖਿਆ ਖਿਆਰ ਰਹੇ ਨਹੀਂ ਸਕਦਾ । ੨੧ ਅਤੇ ਮਾਨੂੰ ਉਸ ਵੇਲੇ ਇਹ ਗੁਰਮ ਮਿਲਿਆ ਹੈ ਕਿ ਜਿਹੜਾ ਯਰਮੇਸੁਰ ਨੂੰ ਖਿਆਰ ਰਹਦਾ ਹੈ ਉਹ ਆਪਣੇ ਭਰਾ ਨੂੰ ਵੀ ਖਿਆਰ ਰਹੇ ।

੫

ਸੰਸਾਰ ਉੱਤੇ ਜਿੱਤ ਪਰਾਪਤ ਕਰਨਾ

੧ ਹਰ ਕੋਈ ਜਿਹੜਾ ਯਿਸੂ ਨੂੰ ਮਸੀਹ ਕਰਕੇ ਮੰਨਦਾ ਹੈ, ਉਹ ਯਰਮੇਸੁਰ ਤੋਂ ਜੰਮਿਆ ਹੋਇਆ ਹੈ ਅਤੇ ਹਰ ਕੋਈ ਜਿਹੜਾ ਜਨਮ ਦੇਣ ਵਾਲੇ ਨੂੰ ਖਿਆਰ ਰਹਦਾ ਹੈ ਉਹ ਉਸ ਨੂੰ ਵੀ ਖਿਆਰ ਰਹਦਾ ਹੈ, ਜੋ ਉਸ ਤੋਂ ਜੰਮਿਆ ਹੈ । ੨ ਜਦੋਂ ਅਸੀਂ ਯਰਮੇਸੁਰ ਨੂੰ ਖਿਆਰ ਰਹਦੇ ਅਤੇ ਉਹ ਦੇ ਗੁਰਮਾਂ ਉੱਤੇ ਚੱਲਦੇ ਹਾਂ, ਤਾਂ ਇਸ ਤੋਂ ਜਾਣਦੇ ਹਾਂ ਕਿ ਅਸੀਂ ਯਰਮੇਸੁਰ ਦੇ ਬੱਚਿਆਂ ਨੂੰ ਖਿਆਰ ਰਹਦੇ ਹਾਂ । ੩ ਕਿਉਂ ਜੋ ਯਰਮੇਸੁਰ ਦਾ ਖਿਆਰ ਇਹ ਹੈ ਕਿ ਅਸੀਂ ਉਹ ਦੇ ਗੁਰਮਾਂ ਦੀ ਖਾਲਣਾ ਕਰੀਏ, ਅਤੇ ਉਹ ਦੇ ਗੁਰਮ ਐਥੇ ਨਹੀਂ ਹਨ । ੪ ਕਿਉਂ ਜੋ ਹਰੇਕ ਜਿਹੜਾ ਯਰਮੇਸੁਰ ਤੋਂ ਜੰਮਿਆ ਹੈ ਉਹ ਸੰਸਾਰ ਉੱਤੇ ਜਿੱਤ ਪਾਉਂਦਾ ਹੈ ਅਤੇ ਜਿੱਤ ਇਹ ਹੈ ਜਿਸ ਨੇ ਸੰਸਾਰ ਉੱਤੇ ਜਿੱਤ ਪਾਈ ਯਰਮੇਸੁਰ ਮਾਡਾ ਵਿਸ਼ਵਾਸ । ੫ ਅਤੇ ਕੋਣ ਹੈ ਉਹ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਯਰ ਉਹ ਜਿਸ ਨੂੰ ਵਿਸ਼ਵਾਸ ਹੈ ਕਿ ਯਿਸੂ ਯਰਮੇਸੁਰ ਦਾ ਖੁੱਤਰ ਹੈ ?

ਯਿਸੂ ਮਸੀਹ ਦੇ ਬਾਰੇ ਗਵਾਹੀ

੬ ਇਹ ਉਹ ਹੈ ਜੋ ਖਾਣੀ ਆਤੇ ਲਗੂ ਦੇ ਰਾਹੀਂ ਆਇਆ ਆਰਥਾਤ ਖਿਸੂ ਮਸੀਹ । ਰੇਵਲ ਖਾਣੀ ਤੋਂ ਨਹੀਂ ਮਗੋਂ ਖਾਣੀ ਆਤੇ ਲਗੂ ਤੋਂ ਆਇਆ । ੭ ਆਤੇ ਆਤਮਾ ਉਹ ਹੈ ਜਿਹੜਾ ਗਵਾਹੀ ਦਿੰਦਾ ਹੈ, ਕਿਉਂ ਜੋ ਆਤਮਾ ਸਚਿਆਈ ਹੈ । ੮ ਕਿਉਂ ਜੋ ਤਿੰਨ ਗਨ ਜਿਹੜੇ ਗਵਾਹੀ ਦਿੰਦੇ ਗਨ ਆਰਥਾਤ ਆਤਮਾ, ਖਾਣੀ ਆਤੇ ਲਗੂ, ਇਹ ਤਿੰਨੇ ਸਹਿਮਤ ਗਨ । ੯ ਜਦੋਂ ਆਮੀਂ ਮਨੁੱਖ ਦੀ ਗਵਾਹੀ ਮੰਨ ਲੈਂਦੇ ਹਾਂ ਤਾਂ ਧਰਮੇਸੁਰ ਦੀ ਗਵਾਹੀ ਉਸ ਨਾਲੋਂ ਵੱਡੀ ਹੈ, ਕਿਉਂ ਜੋ ਧਰਮੇਸੁਰ ਦੀ ਗਵਾਹੀ ਇਹ ਹੈ ਕਿ ਉਹ ਨੇ ਆਪਣੇ ਖੁੱਤਰ ਦੇ ਬਾਰੇ ਗਵਾਹੀ ਦਿੱਤੀ ਹੈ । ੧੦ ਜਿਹੜਾ ਧਰਮੇਸੁਰ ਦੇ ਖੁੱਤਰ ਉੱਤੇ ਵਿਸ਼ਵਾਸ ਰਹਦਾ ਹੈ ਉਹ ਆਪਣੇ ਵਿੱਚ ਹੀ ਗਵਾਹੀ ਰੱਖਦਾ ਹੈ । ਜਿਹੜਾ ਧਰਮੇਸੁਰ ਉੱਤੇ ਵਿਸ਼ਵਾਸ ਨਹੀਂ ਰਹਦਾ ਉਸ ਨੇ ਉਹ ਨੂੰ ਝੂਠਾ ਬਣਾ ਦਿੱਤਾ ਹੈ, ਕਿਉਂ ਜੋ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਰੀਤਾ ਹੈ ਜਿਹੜੀ ਧਰਮੇਸੁਰ ਨੇ ਆਪਣੇ ਖੁੱਤਰ ਦੇ ਬਾਰੇ ਦਿੱਤੀ ਹੈ । ੧੧ ਆਤੇ ਉਹ ਗਵਾਹੀ ਇਹ ਹੈ ਕਿ ਧਰਮੇਸੁਰ ਨੇ ਮਾਨੂੰ ਸਦੀਖਰ ਜੀਵਨ ਦਿੱਤਾ ਆਤੇ ਇਹ ਜੀਵਨ ਉਹ ਦੇ ਖੁੱਤਰ ਦੇ ਵਿੱਚ ਹੈ । ੧੨ ਜਿਸ ਦੇ ਰੋਲ ਖੁੱਤਰ ਹੈ, ਉਹ ਦੇ ਰੋਲ ਜੀਵਨ ਹੈ । ਜਿਹ ਦੇ ਰੋਲ ਧਰਮੇਸੁਰ ਦਾ ਖੁੱਤਰ ਨਹੀਂ ਹੈ, ਉਹ ਦੇ ਰੋਲ ਜੀਵਨ ਵੀ ਨਹੀਂ ।

ਸਦੀਖਰ ਜੀਵਨ

੧੩ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਲਿਖੀਆਂ ਆਰਥਾਤ ਤੁਹਾਨੂੰ ਜਿਹੜੇ ਧਰਮੇਸੁਰ ਦੇ ਖੁੱਤਰ ਦੇ ਨਾਮ ਉੱਤੇ ਵਿਸ਼ਵਾਸ ਰਹਦੇ ਹੋ ਤਾਂ ਕਿ ਤੁਸੀਂ ਜਾਣੋ ਜੋ ਸਦੀਖਰ ਜੀਵਨ ਤੁਹਾਨੂੰ ਮਿਲਿਆ ਹੈ । ੧੪ ਆਤੇ ਉਹ ਦੇ ਅੱਗੇ ਜੋ ਮਾਨੂੰ ਦਲੇਰੀ ਹੈ ਸੇ ਇਹ ਹੈ ਕਿ ਜੋ ਆਮੀਂ ਉਹ ਦੀ ਮਰਜ਼ੀ ਦੇ ਅਨੁਸਾਰ ਝੁੱਝ ਮੰਗਦੇ ਹਾਂ, ਤਾਂ ਉਹ ਮਾਡੀ ਸੁਣਦਾ ਹੈ । ੧੫ ਆਤੇ ਜੋ ਆਮੀਂ ਜਾਣਦੇ ਹਾਂ ਕਿ ਜੋ ਝੁੱਝ ਮੰਗਦੇ ਹਾਂ ਉਹ ਮਾਡੀ ਸੁਣਦਾ ਹੈ, ਤਾਂ ਇਹ ਵੀ ਜਾਣਦੇ ਹਾਂ ਕਿ ਮੰਗੀਆਂ ਹੋਈਆਂ ਵਸਤਾਂ ਜਿਹੜੀਆਂ ਆਮੀਂ ਉਸ ਤੋਂ ਮੰਗੀਆਂ ਗਨ, ਉਹ ਮਾਨੂੰ ਧਰਾਧਤ ਹੋ ਜਾਂਦੀਆਂ ਗਨ । ੧੬ ਜੇ ਰੋਈ ਆਪਣੇ ਭਰਾ ਨੂੰ ਅਜਿਹਾ ਖਾਧ ਰਹਦਾ ਵੇਖੋ ਜੋ ਮੈਂ ਤ ਦਾ ਰਾਹਨ ਨਹੀਂ ਹੈ, ਤਾਂ ਉਹ ਮੰਗੇ ਆਤੇ ਧਰਮੇਸੁਰ ਉਹ ਨੂੰ ਜੀਵਨ ਦੇਵੇਗਾ ਆਰਥਾਤ ਉਨਹਾਂ ਲਈ ਜਿਹੜੇ ਇਹੋ ਜਿਹਾ ਖਾਧ ਰਹਦੇ ਗਨ ਜੋ ਮੈਂ ਤ ਦਾ ਰਾਹਨ ਨਹੀਂ । ਇਹੋ ਜਿਹਾ ਇੱਕ ਖਾਧ ਹੈ ਜਿਹੜਾ ਮੈਂ ਤ ਦਾ ਰਾਹਨ ਹੈ । ਉਹ ਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਰਹੇ । ੧੭ ਸਾਰਾ ਬੁਧਰਮ ਖਾਧ ਹੈ ਆਤੇ ਇਹੋ ਜਿਹਾ ਇੱਕ ਖਾਧ ਹੈ ਜਿਹੜਾ ਮੈਂ ਤ ਦਾ ਰਾਹਨ ਨਹੀਂ ।

੧੮ ਆਮੀਂ ਜਾਣਦੇ ਹਾਂ ਕਿ ਹਰ ਰੋਈ ਜਿਹੜਾ ਧਰਮੇਸੁਰ ਤੋਂ ਜੰਮਿਆ ਹੈ, ਸੇ ਖਾਧ ਨਹੀਂ ਰਹਦਾ ਮਗੋਂ ਜਿਹੜਾ ਧਰਮੇਸੁਰ ਤੋਂ ਜੰਮਿਆ ਉਹ ਉਸ ਦੀ ਰਖਵਾਲੀ ਰਹਦਾ ਹੈ ਆਤੇ ਉਹ ਦੁਸ਼ਟ ਉਸ ਨੂੰ ਹੱਥ ਨਹੀਂ ਲਾਉਂਦਾ । ੧੯ ਆਮੀਂ ਜਾਣਦੇ ਹਾਂ

ਰਿ ਯੀਸੀ ਖਰਮੇਸੁਰ ਤੋਂ ਗਾਂ ਯਤੇ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਖਿਯਾ ਹੋਇਯਾ ਹੈ । ੨੦ ਯੀਸੀ ਜਾਣਦੇ ਗਾਂ ਰਿ ਖਰਮੇਸੁਰ ਦਾ ਖੁੱਤਰ ਯਾਇਯਾ ਹੈ ਯਤੇ ਸਾਨੂੰ ਸਮਝ ਦਿੱਤੀ ਹੈ ਰਿ ਯੀਸੀ ਉਸ ਸੱਚੇ ਨੂੰ ਜਾਣੀਏ ਯਤੇ ਯੀਸੀ ਉਸ ਸੱਚੇ ਵਿੱਚ ਯਰਬਾਤ ਉਹ ਦੇ ਖੁੱਤਰ ਯਿਸੁ ਮੀਗ ਵਿੱਚ ਗਾਂ । ਸੱਚਾ ਖਰਮੇਸੁਰ ਯਤੇ ਸਦੀਖਰ ਜੀਵਨ ਇਹੋ ਹੈ । ੨੧ ਹੇ ਬੱਚਿਓ, ਤੁਸੀਂ ਯਾਖਣੇ ਯਾਖ ਨੂੰ ਮੁਰਤੀਯਾਂ ਤੋਂ ਬਚਾਈ ਰੱਖੋ ।

ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

- Stage 1 - Initial Drafting by Mother Tongue Translators -- Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1